

ਦਾਅਵੇਦਾਰ ਦਾ ਨਾਮ

ਸਟਰੀਟ

ਸ਼ਹਿਰ, ST ZIP

ਰੁਜ਼ਗਾਰ ਵਿਕਾਸ ਵਿਭਾਗ ਗਾਹਕ ਖਾਤਾ ਨੰਬਰ ਸੂਚਨਾ

ਇਹ ਸੂਚਨਾ ਤੁਹਾਨੂੰ ਤੁਹਾਡਾ ਰੁਜ਼ਗਾਰ ਵਿਕਾਸ ਵਿਭਾਗ (EDD) ਗਾਹਕ ਖਾਤਾ ਨੰਬਰ ਪ੍ਰਦਾਨ ਕਰਨ ਬਾਰੇ ਹੈ। UI Online ਲਈ ਰਜਿਸਟਰ ਕਰਨ ਲਈ EDD ਗਾਹਕ ਖਾਤਾ ਨੰਬਰ ਦੀ ਲੋੜ ਹੈ ਅਤੇ ਇਸ ਨੂੰ ਕਿਸੇ EDD ਪ੍ਰਤਿਨਿਧੀ ਨਾਲ ਗੱਲ ਕਰਦੇ ਸਮੇਂ ਤੁਹਾਡੇ ਸੋਸ਼ਲ ਸੁਰੱਖਿਆ ਨੰਬਰ ਦੀ ਥਾਂ 'ਤੇ ਵਰਤਿਆ ਜਾ ਸਕਦਾ ਹੈ।

UI OnlineSM ਬੇਰੁਜ਼ਗਾਰ ਬੀਮਾ (UI) ਦਾਅਵਾ ਜਾਣਕਾਰੀ ਪ੍ਰਾਪਤ ਕਰਨ ਲਈ, ਨਿਰੰਤਰ ਲਾਭਾਂ* ਲਈ ਪ੍ਰਮਾਣਿਤ ਹੋਣ ਲਈ, ਕਿਸੇ ਮੌਜੂਦਾ ਦਾਅਵੇ ਨੂੰ ਮੁੜ-ਖੋਲ੍ਹਣ ਲਈ, ਭੁਗਤਾਨ ਗਤੀਵਿਧੀ ਦੇਖਣ ਲਈ, ਅਤੇ ਦਿਨ ਵਿੱਚ 24 ਘੰਟੇ ਅਤੇ ਹਫ਼ਤੇ ਵਿੱਚ 7 ਦਿਨ ਤੁਹਾਡੇ ਦਾਅਵੇ ਦਾ ਪ੍ਰਬੰਧਨ ਕਰਨ ਦਾ ਇੱਕ ਤੇਜ਼, ਸਰਲ, ਅਤੇ ਸੁਰੱਖਿਅਤ ਢੰਗ ਹੈ।

ਵਧੇਰੀ ਸਹੂਲਤ ਲਈ, UI Online MobileSM ਸਮਾਰਟਫੋਨ ਅਤੇ ਟੈਬਲੇਟ ਉਪਭੋਗਤਾਵਾਂ ਲਈ ਉਪਲਬਧ ਹੈ।

ਤੁਹਾਡਾ EDD ਗਾਹਕ ਖਾਤਾ ਨੰਬਰ ਹੈ:

1234567890

EDD ਗੁਪਤ ਜਾਣਕਾਰੀ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਆਪਣਾ EDD ਗਾਹਕ ਖਾਤਾ ਨੰਬਰ ਕਿਸੇ ਨਾਲ ਸਾਂਝਾ ਨਾ ਕਰੋ।

ਆਪਣੇ ਲਾਭ ਭੁਗਤਾਨ ਜਲਦੀ ਪ੍ਰਾਪਤ ਕਰੋ! UI Online ਲਈ ਰਜਿਸਟਰ ਕਰੋ ਅਤੇ ਪ੍ਰਮਾਣਿਤ ਕਰਨ ਦਾ ਸਮਾਂ ਆਉਣ 'ਤੇ ਈਮੇਲ ਸੂਚਨਾਵਾਂ ਪ੍ਰਾਪਤ ਕਰੋ। ਐਸਤਨ, UI Online ਰਾਹੀਂ ਜਮ੍ਹਾਂ ਕੀਤੇ ਗਏ ਪ੍ਰਮਾਣੀਕਰਨਾਂ 'ਤੇ ਦਸਤਾਵੇਜ਼ ਜਾਂ ਫੋਨ ਰਾਹੀਂ ਜਮ੍ਹਾਂ ਕੀਤੇ ਗਏ ਪ੍ਰਮਾਣੀਕਰਨਾਂ ਨਾਲੋਂ ਜਲਦੀ ਅਮਲ ਕੀਤਾ ਜਾਂਦਾ ਹੈ।

UI Online ਖਾਤਾ ਬਣਾਉਣ ਲਈ, ਇਹਨਾਂ ਤਿੰਨ ਚਰਣਾਂ ਦੀ ਪਾਲਣਾ ਕਰੋ:

1. www.edd.ca.gov/BPO 'ਤੇ ਆਨਲਾਈਨ ਲਾਭ ਪ੍ਰੋਗਰਾਮਾਂ ਰਾਹੀਂ ਇੱਕ ਸੁਰੱਖਿਅਤ ਲਾਗਿਨ ਬਣਾਓ।
2. ਆਪਣੇ EDD ਗਾਹਕ ਖਾਤਾ ਨੰਬਰ ਦੀ ਵਰਤੋਂ ਕਰਦੇ ਹੋਏ UI Online ਲਈ ਰਜਿਸਟਰ ਕਰੋ।
3. ਲਾਭਾਂ ਅਤੇ ਹੋਰ ਵੀ ਬਹੁਤ ਕੁਝ ਲਈ ਪ੍ਰਮਾਣਿਤ ਹੋਣ ਲਈ ਆਨਲਾਈਨ ਲਾਭ ਪ੍ਰੋਗਰਾਮਾਂ ਰਾਹੀਂ UI Online ਜਾਂ UI Online Mobile ਤੱਕ ਪਹੁੰਚ ਪ੍ਰਾਪਤ ਕਰੋ।

ਆਪਣੇ UI Online ਤਜਰਬੇ ਤੋਂ ਵੱਧ-ਤੋਂ-ਵੱਧ ਲਾਭ ਲੈਣ ਲਈ, UI OnlineSM User Guide, DE 2338G, (UI OnlineSM ਯੂਜ਼ਰ ਗਾਈਡ), FAQs, ਅਤੇ ਵੀਡੀਓ ਟਿਊਟੋਰਿਅਲ ਸਮੇਤ ਕਈ ਸਾਧਨ ਉਪਲਬਧ ਹਨ ਜਿੰਨ੍ਹਾਂ ਨੂੰ www.edd.ca.gov/UI_Online 'ਤੇ ਲੱਭਿਆ ਜਾ ਸਕਦਾ ਹੈ।

ਦੇਰੀ ਨਾ ਕਰੋ। UI Online ਦੇ ਕਈ ਲਾਭ ਅਤੇ ਸਹੂਲਤਾਂ ਦਾ ਅਨੰਦ ਮਾਣਨ ਲਈ ਅੱਜ ਹੀ ਆਪਣਾ ਖਾਤਾ ਬਣਾਓ।

ਜੇਕਰ ਤੁਸੀਂ ਆਨਲਾਈਨ ਲਾਭ ਪ੍ਰੋਗਰਾਮਾਂ ਰਾਹੀਂ ਪਹਿਲਾਂ ਹੀ ਇੱਕ ਲਾਗਿਨ ਬਣਾ ਲਿਆ ਹੈ ਅਤੇ UI Online ਖਾਤੇ ਲਈ ਰਜਿਸਟਰ ਕਰ ਲਿਆ ਹੈ, ਤਾਂ ਇਸ ਸੂਚਨਾ ਨੂੰ ਨਜ਼ਰ-ਅੰਦਾਜ਼ ਕਰੋ।

* ਅੰਸ਼ਕ ਜਾਂ ਕੰਮ ਸਾਂਝੇ ਕਰਨ ਦੇ ਦਾਅਵਿਆਂ ਵਾਲੇ ਗਾਹਕ ਇਸ ਸਮੇਂ ਆਨਲਾਈਨ ਲਾਭਾਂ ਲਈ ਪ੍ਰਮਾਣਿਤ ਹੋਣ ਲਈ ਅਯੋਗ ਹਨ ਪਰ UI OnlineSM ਦੀਆਂ ਹੋਰ ਕਈ ਸਹੂਲਤਾਂ ਦਾ ਫਾਇਦਾ ਲੈ ਸਕਦੇ ਹਨ।